

LKG SYLLABUS (OCTOBER-DECEMBER) 2025-2026

Divinity :- First Paurie of Japuji Sahib

❖ Rhymes

1. Vegetables
2. Rainbow

❖ General Awareness B

❖ Eco Awareness

(Pages 38-46)

1. Air
2. Water
3. Vehicles

Q1. Can we see the air?

Q2. Why do we need air?

Ans. We need air to breathe.

Q3. Name 3 uses of water.

Q4. Name 2 sources of water.

Q5. Name 2 vehicles which have 3 wheels.

Q6. Name 2 vehicles that run on road.

Q7. How are vehicles useful to us?

Ans. To move from one place to another.

❖ READING

❖ Phonics B

(Pages 23-34)

Letter sounds (i & o) and Vowels

❖ Literacy Course Book B

(Pages 95-105)

- ❖ Conversation:- 1. Concept of 'Under' & 'Over'
2. Recognition of print letters (a-z),
Sight words (Pages 26,32 of Phonics B)

❖ English written:-

1. Calligraphy.
2. Dictation of (a-z)
3. Fill the missing letters. e.g. ____at



❖ Show and Tell

On The Go :-Means of Transport / Diwali :-The Festival of Lights

❖ MATHS ORAL

1. Counting and Recognition of numbers (1-70)
2. Name the months of the year.

❖ Numeracy Course Book B

(Pages 69-99)


❖ Maths Written:-

1. Counting of numbers (1-70)
2. Dodging of numbers (1-50)
3. Complete the pattern (○ △ ○ ____)
4. Backward Counting (20-1)
5. What comes after? (1-20)

Drawing: Draw and color

1. Butterfly

2. Snowman



RHYMES

1. VEGETABLES

**Vegetables, Vegetables
We have seen.
Few so red,
And few so green,
Vegetables, Vegetables
Make us strong.
Few are round,
And few are long.
Vegetables, Vegetables
Green and fresh.
They can be eaten,
Plain or dressed.**



2. Rainbow

**Rainbow purple, Rainbow blue
Rainbow green and yellow, too.
Rainbow orange, Rainbow red
Rainbow colours on my head.
Colours, Colours, Say it loud.
I like Rainbow in the cloud.**



3. ਪ੍ਰਣਾਮ ਕਰੋ

ਅਪਨੇ ਸੇ ਜੋ ਲੋਗ ਬਡੇ ਹੈਂ
ਉਨਕੋ ਸਦਾ ਪ੍ਰਣਾਮ ਕਰੋ
ਅਛੇ ਕਾਮੋਂ ਸੇ ਦੁਨਿਆ ਮੇਂ
ਅਪਨਾ ਊਂਚਾ ਨਾਮ ਕਰੋ।



ਮੇਹਨਤ ਸੇ ਹਰ ਕਾਮ ਕਰੋ ਤੁਮ
ਕਮ ਸੇ ਕਮ ਆਰਾਮ ਕਰੋ ਤੁਮ।
ਸੋਚ ਲਿਆ ਜੋ ਕਰਨਾ ਉਸਕੋ
ਸਮਧ ਪਰ ਉਸੇ ਤਮਾਮ ਕਰੋ ਤੁਮ।



4. ਮੱਛਰ

ਦਿਨ ਢਲਿਆ ਤੇ ਆ ਗਈ ਰਾਤ ।
ਮੱਛਰਾਂ ਦੀ ਚੱਲ ਪਈ ਬਰਾਤ ।
ਨਿੱਕੀ-ਨਿੱਕੀ ਬੀਨ ਵਜਾਂਦੇ ।
ਪੀਂ-ਪੀਂ ਕਰਕੇ ਕੰਨ ਖਾ ਜਾਂਦੇ ।
ਇਹ ਮੱਛਰਾਂ ਦੀ ਜੇ ਭਰਮਾਰ ।
ਸਾਨੂੰ ਕਰ ਦਿੰਦੀ ਬਿਮਾਰ ।



❖ Dance

1. Western Dance.
2. Dance for Diwali festival.
3. Introduce to different dance form.
4. Yoga (Asamas and Breathing exercise)

❖ Activity

1. Festivals & Mythology
2. Freedom fighters
3. Say NO to strangers (good touch bad touch)
4. Sports and games
5. Confidence & Overconfidence and Empathy

❖ Sports

1. Simple Yoga poses
2. Exercises with Sponge balls
3. Various types of Obstacle Races-
(Hurdle Race, Hoopla ring race, Cone race, Spot race)
4. Muscular Strength Training
5. Different games with Hoopla rings
6. Hopscotch:-Feel the tap and move
7. Animal Exercises
8. Football

❖ Computer

- Guidelines to be followed while using the Computer :
 1. Right sitting posture
 2. Distance from the Monitor
 3. Limited Screen time
- Hands on Practice –
 1. Turning the Computer On & Off
 2. Using the Mouse
- Videos related to 'Save Water' and 'Festivals of India'

❖ ART and CRAFT

Following will be done in

Pages:

10,20,22,24,26,27,33,35

Activities

Colouring, collage making, paper folding, craft stick activity, shiny craft etc

❖ Music

1. School shabad
2. Alankars
3. Shabad for Guru Nanak Dev ji Jayanti
4. National Anthem